

ਮੁਲਾਂਕਣ ਸਾਲ 2024-25 ਲਈ ਰਿਟਰਨ ਫਾਈਲ ਕਰਨ ਸੰਬੰਧੀ ਆਮ ITR ਸਮੱਸਿਆਵਾਂ ਅਤੇ ਅਕਸਰ ਪੁੱਛੇ ਜਾਂਦੇ ਪ੍ਰਸ਼ਨ

ਪ੍ਰਸ਼ਨ.1: ਕੀ ਕਰਦਾਤਾ ਮੁਲਾਂਕਣ ਸਾਲ 2024-25 ਲਈ ਡ੍ਰੌਪ ਡਾਊਨ ਤੋਂ ITR 1/ 4 ਦੀ ਚੋਣ ਕਰਨ ਵਿੱਚ ਅਸਮਰੱਥ ਹੈ ਕਿਉਂਕਿ ਰਿਟਰਨ ਫਾਈਲ ਕਰਦੇ ਸਮੇਂ ਵਿਕਲਪ ਗ੍ਰੇ ਹੋ ਗਿਆ ਹੈ?

ਉੱਤਰ: ਜੇਕਰ ਕਰਦਾਤਾ ਦੀ ਆਮਦਨ ਦੀ ਵਿਸ਼ੇਸ਼ ਦਰ ਹੈ ਅਤੇ ਅਜਿਹੀ ਆਮਦਨ ਲਈ TDS ਕੱਟਿਆ ਜਾਂਦਾ ਹੈ (ਉਦਾਹਰਣ ਲਈ: 115BB), ਤਾਂ ਅਜਿਹੇ ਕਰਦਾਤਾ ਲਈ ITR 11 ਅਤੇ ITR 4 ਲਾਗੂ ਨਹੀਂ ਹੁੰਦੇ ਹਨ। ਇਸ ਲਈ, ਸੰਬੰਧਿਤ ਡ੍ਰੌਪਡਾਊਨ ਗ੍ਰੇ ਹੋ ਗਏ ਹਨ। ਇਸ ਮਾਮਲੇ ਵਿੱਚ, ਕਰਦਾਤਾ ਨੂੰ ਲਾਗੂ ਹੋਣ ਤੇ ITR ਫਾਰਮ 2 ਜਾਂ 3 ਫਾਈਲ ਕਰਨ ਦੀ ਲੋੜ ਹੁੰਦੀ ਹੈ।

ਪ੍ਰਸ਼ਨ.2: ਮੁਲਾਂਕਣ ਸਾਲ 2024-25 ਲਈ ITR ਫਾਈਲ ਕਰਦੇ ਸਮੇਂ ਕਟੌਤੀਆਂ ਦਾ ਦਾਅਵਾ ਕਰਨ ਲਈ ਅਨੁਸੂਚੀ VIA ਕਾਰਜਸ਼ੀਲ ਨਹੀਂ ਹੈ?

ਉੱਤਰ: ਮੁਲਾਂਕਣ ਸਾਲ 2024-25 ਤੋਂ, ਨਵੀਂ ਟੈਕਸ ਰੇਜ਼ੀਮ ਡਿਫ਼ਰੈਂਟ ਟੈਕਸ ਰੇਜ਼ੀਮ ਬਣ ਗਈ ਹੈ ਅਤੇ ਇਨਕਮ ਟੈਕਸ ਐਕਟ, 1961 ਦੀ ਧਾਰਾ 115BAC ਦੇ ਉਪਬੰਧ ਦੇ ਅਨੁਸਾਰ ਧਾਰਾ 80CCD(2)/80CCH/80JJAA ਦੇ ਤਹਿਤ ਕਟੌਤੀਆਂ ਨੂੰ ਛੱਡ ਕੇ, VIA ਕਟੌਤੀਆਂ ਦਾ ਦਾਅਵਾ ਨਹੀਂ ਕੀਤਾ ਜਾ ਸਕਦਾ ਹੈ। ਜੇਕਰ ਕਰਦਾਤਾ ਕਿਸੇ ਵੀ ਕਟੌਤੀ (ਜਿਵੇਂ ਲਾਗੂ ਹੋਵੇ) ਦਾ ਦਾਅਵਾ ਕਰਨਾ ਚਾਹੁੰਦਾ ਹੈ, ਤਾਂ ਕਰਦਾਤਾ ਨੂੰ ITR 1 / ITR 2 ਵਿੱਚ "ਹਾਂ" ਵਿਕਲਪ ਦੀ ਚੋਣ ਕਰਕੇ (ਜਾਂ) ਸੰਬੰਧਿਤ ITR ਵਿੱਚ ਅਨੁਸੂਚੀ 'ਨਿੱਜੀ ਜਾਣਕਾਰੀ' ਜਾਂ 'ਭਾਗ-ਏ ਜਨਰਲ' ਦੇ ਤਹਿਤ ITR 3 / ITR 4 / ITR 5 ਵਿੱਚ "ਐਪਟ ਆਊਟ ਵਿਕਲਪ" ਲਈ ਪ੍ਰਦਾਨ ਕੀਤੇ ਗਏ ਫੀਲਡ ਵਿੱਚ "ਹਾਂ, ਨਿਯਤ ਮਿਤੀ ਦੇ ਅੰਦਰ" ਵਿਕਲਪ ਦੀ ਚੋਣ ਕਰਕੇ ਪੁਰਾਣੀ ਟੈਕਸ ਰੇਜ਼ੀਮ ਲਈ ਚੋਣ ਕਰਨ ਦੀ ਲੋੜ ਹੈ।

ਪ੍ਰਸ਼ਨ.3: ITR ਫਾਈਲ ਕਰਦੇ ਸਮੇਂ, ਕਰਦਾਤਾ ਨੂੰ ਬੈਂਕ ਖਾਤੇ ਦਾ ਪ੍ਰਮਾਣੀਕਰਨ ਤਰੁੱਟੀ ਆ ਰਹੀ ਹੈ। ਤਾਂ, ਇਸ ਸਮੱਸਿਆ ਨੂੰ ਕਿਵੇਂ ਹੱਲ ਕਰਨਾ ਹੈ?

ਉੱਤਰ: ਕਰਦਾਤਾ ਨੂੰ ਇਹ ਜਾਂਚ ਕਰਨੀ ਪਏਗੀ ਕਿ ITR ਫਾਈਲ ਕਰਨ ਤੋਂ ਪਹਿਲਾਂ ਇਨਕਮ ਟੈਕਸ ਪੋਰਟਲ ਵਿੱਚ 'ਮੇਰਾ ਪ੍ਰੋਫਾਈਲ' ਸੈਕਸ਼ਨ ਵਿੱਚ 'ਮੇਰਾ ਬੈਂਕ ਖਾਤਾ' ਟੈਬ ਦੇ ਹੇਠਾਂ 'ਕੀ ਇੱਕ ਵੈੱਬ ਬੈਂਕ ਖਾਤੇ ਦਾ ਵੇਰਵਾ' ਸ਼ਾਮਲ ਕੀਤਾ ਗਿਆ ਹੈ। ਕਰਦਾਤਾ ਨੂੰ ਨਵੀਂ ਰਿਟਰਨ ਫਾਈਲਿੰਗ ਸ਼ੁਰੂ ਕਰਨ ਤੋਂ ਪਹਿਲਾਂ ਪ੍ਰੋਫਾਈਲ ਨੂੰ ਸਹੀ ਤਰ੍ਹਾਂ ਅਪਡੇਟ ਕਰਨਾ ਚਾਹੀਦਾ ਹੈ। ਬੈਂਕ ਖਾਤੇ ਦੇ ਪ੍ਰਮਾਣੀਕਰਨ ਦੌਰਾਨ ਕਿਸੇ ਵੀ ਸਮੱਸਿਆ ਦਾ ਸਾਹਮਣਾ ਕਰਨ ਦੀ ਸਥਿਤੀ ਵਿੱਚ ਕਰਦਾਤਾ ਆਫਲਾਈਨ ਯੂਟਿਲਿਟੀ ਦੀ ਵਰਤੋਂ ਕਰਕੇ ITR ਫਾਈਲ ਕਰ ਸਕਦਾ ਹੈ। ਹਾਲਾਂਕਿ, ਰਿਫੰਡ ਜਾਰੀ ਕਰਨ ਲਈ ਪੁਰਵ-ਪ੍ਰਮਾਣਿਤ ਬੈਂਕ ਖਾਤੇ ਦੀ ਲੋੜ ਹੁੰਦੀ ਹੈ।

ਪ੍ਰਸ਼ਨ.4: ਜੇਕਰ ਕਰਦਾਤਾ ਨੇ ਲਾਟਰੀ ਜਾਂ ਘੋੜ-ਦੌੜਾਂ ਤੋਂ ਜਿੱਤਣ ਵਰਗੀ ਵਿਸ਼ੇਸ਼ ਆਮਦਨ ਕਮਾਈ ਹੈ, ਤਾਂ ਕੀ ਕਰਦਾਤਾ ITR 1 ਅਤੇ ITR 4 ਫਾਈਲ ਕਰਨ ਦੇ ਯੋਗ ਹੈ?

ਉੱਤਰ: ਅਜਿਹੇ ਮਾਮਲਿਆਂ ਵਿੱਚ ਜਿੱਥੇ ਲਾਟਰੀ ਜਾਂ ਘੋੜ-ਦੌੜਾਂ ਆਦਿ ਤੋਂ ਜਿੱਤਣ ਕਾਰਨ ਹੋਣ ਵਾਲੀ ਵਿਸ਼ੇਸ਼ ਆਮਦਨ 'ਤੇ TDS ਦੀ ਕਟੌਤੀ ਕੀਤੀ ਗਈ ਹੈ, ਤਾਂ ITR-1 ਅਤੇ 4 ਫਾਈਲ ਕਰਨ ਦੀ ਇਜਾਜ਼ਤ ਨਹੀਂ ਹੈ। ਇਸ ਲਈ, ਕਰਦਾਤਾ ਨੂੰ ITR ਫਾਈਲ ਕਰਨ ਤੋਂ ਪਹਿਲਾਂ ਫਾਰਮ 26AS ਅਤੇ AIS ਚੈਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਪ੍ਰਸ਼ਨ .5: ਜੇਕਰ ਮੁਲਾਂਕਣ ਸਾਲ 2024-25 ਲਈ ਫਾਰਮ 10IEA ਫਾਈਲ ਕੀਤਾ ਗਿਆ ਹੈ ਤਾਂ ਕੀ ਕਰਦਾਤਾ ਲਈ ਪੁਰਾਣੀ ਟੈਕਸ ਰੇਜ਼ੀਮ ਦੀ ਚੋਣ ਕਰਨਾ ਲਾਜ਼ਮੀ ਹੈ?

ਉੱਤਰ: ਹਾਂ, ਇੱਕ ਵਾਰ ਜਦੋਂ ਮੁਲਾਂਕਣ ਸਾਲ 2024-25 ਲਈ ਫਾਰਮ 101EA ਫਾਈਲ ਕੀਤਾ ਜਾਂਦਾ ਹੈ, ਤਾਂ ਇਸਨੂੰ ਉਸੇ ਮੁਲਾਂਕਣ ਸਾਲ ਵਿੱਚ ਵਾਪਿਸ ਨਹੀਂ ਕੀਤਾ ਜਾ ਸਕਦਾ ਅਤੇ ਕਰਦਾਤਾ ਨੂੰ ਲਾਜ਼ਮੀ ਤੌਰ 'ਤੇ ਮੁਲਾਂਕਣ ਸਾਲ 2024-25 ਲਈ ਪੁਰਾਣੀ ਟੈਕਸ ਰੇਜ਼ੀਮ ਦੀ ਚੋਣ ਕਰਨ ਦੀ ਲੋੜ ਹੁੰਦੀ ਹੈ। ਕਰਦਾਤਾ ਅਜਿਹੇ ਮੁਲਾਂਕਣ ਸਾਲ ਲਈ ਆਮਦਨ ਦੇ ਵੇਰਵਿਆਂ ਅਤੇ ITR ਲਾਗੂ ਹੋਣ ਦੇ ਅਧਾਰ 'ਤੇ ਅਗਲੇ ਮੁਲਾਂਕਣ ਸਾਲ ਵਿੱਚ ਵਿਕਲਪ ਨੂੰ ਬਦਲ ਸਕਦਾ ਹੈ।

ਪ੍ਰਸ਼ਨ.6: ਕਿਸ ਮਾਮਲੇ ਵਿੱਚ ਪੁਰਾਣੀ ਟੈਕਸ ਰੇਜ਼ੀਮ ਦੀ ਚੋਣ ਕਰਨ ਲਈ ਮੁਲਾਂਕਣ ਸਾਲ 2024-25 ਲਈ ਫਾਰਮ 101EA ਫਾਈਲ ਕਰਨਾ ਲਾਜ਼ਮੀ ਹੈ?

ਉੱਤਰ: ਅਜਿਹੇ ਮਾਮਲਿਆਂ ਵਿੱਚ ਜਿੱਥੇ ਕਰਦਾਤਾ **ਕਾਰੋਬਾਰ ਅਤੇ ਪੇਸ਼ੇ ਦੀ ਆਮਦਨ** ਦੇ ਨਾਲ ਮੁਲਾਂਕਣ ਸਾਲ 2024-25 ਲਈ **ਪੁਰਾਣੀ ਟੈਕਸ ਰੇਜ਼ੀਮ** ਦੇ ਤਹਿਤ ITR ਫਾਈਲ ਕਰਨਾ ਚਾਹੁੰਦਾ ਹੈ, ਭਾਵ ITR-3 ਜਾਂ ITR-4 ਵਿੱਚ, ਤਾਂ ਫਾਰਮ 101EA ਫਾਈਲ ਕਰਨਾ ਲਾਜ਼ਮੀ ਹੈ।

ਪ੍ਰਸ਼ਨ.7: ਕਰਦਾਤਾ ਸਵੈ-ਕਬਜ਼ੇ ਵਾਲੀ ਸੰਪਤੀ ਦੀ ਉਧਾਰ ਲਈ ਗਈ ਪੂੰਜੀ 'ਤੇ ਵਿਆਜ ਦਾ ਦਾਅਵਾ ਕਰਨ ਵਿੱਚ ਅਸਮਰੱਥ ਹੈ ਕਿਉਂਕਿ ਇਹ ਗ੍ਰੇ ਹੋ ਗਈ ਹੈ?

ਉੱਤਰ: ਮੁਲਾਂਕਣ ਸਾਲ 2024-25 ਤੋਂ, 'ਨਵੀਂ ਟੈਕਸ ਰੇਜ਼ੀਮ' 'ਡਿਫ਼ਰੈਂਟ ਟੈਕਸ ਰੇਜ਼ੀਮ' ਬਣ ਗਈ ਹੈ ਅਤੇ ਐਕਟ, 1961 ਦੀ ਧਾਰਾ 115BAC ਦੇ ਉਪਬੰਧ ਦੇ ਅਨੁਸਾਰ "ਸਵੈ-ਕਬਜ਼ੇ ਵਾਲੀ ਸੰਪਤੀ ਲਈ ਉਧਾਰ ਲਈ ਗਈ ਪੂੰਜੀ 'ਤੇ ਵਿਆਜ" ਦਾ ਦਾਅਵਾ ਕਰਨ ਦੀ ਇਜਾਜ਼ਤ ਨਹੀਂ ਹੈ। ਜੇਕਰ ਕਰਦਾਤਾ ਦਾਅਵਾ ਕਰਨਾ ਚਾਹੁੰਦਾ ਹੈ, ਤਾਂ ਕਰਦਾਤਾ ਨੂੰ ITR 1 / ITR 2 ਵਿੱਚ "ਹਾਂ" ਜਾਂ ITR 3 / ITR 4 / ITR 5 ਵਿੱਚ "ਐਪਟ ਆਊਟ ਵਿਕਲਪ" ਲਈ ਦਿੱਤੇ ਗਏ ਫੀਲਡ ਵਿੱਚ "ਹਾਂ, ਨਿਯਤ ਮਿਤੀ ਦੇ ਅੰਦਰ" ਵਿਕਲਪ ਚੁਣ ਕੇ ITR ਫਾਰਮ ਵਿੱਚ "ਪੁਰਾਣੀ ਟੈਕਸ ਰੇਜ਼ੀਮ" ਦੀ ਚੋਣ ਕਰਨੀ ਚਾਹੀਦੀ ਹੈ।

ਪ੍ਰਸ਼ਨ.8: ਮੁਲਾਂਕਣ ਸਾਲ 2024-25 ਲਈ ITR ਫਾਈਲ ਕਰਦੇ ਸਮੇਂ, "ਕਰਦਾਤਾ 80CCD (2) ਤੋਂ ਇਲਾਵਾ ਹੋਰ ਸਾਰੀਆਂ ਕਟੌਤੀਆਂ ਦਾ ਦਾਅਵਾ ਕਰਨ ਵਿੱਚ ਅਸਮਰੱਥ ਹੈ?"

ਉੱਤਰ: ਮੁਲਾਂਕਣ ਸਾਲ 2024-25 ਤੋਂ, ਨਵੀਂ ਟੈਕਸ ਰੇਜ਼ੀਮ ਡਿਫ਼ਰੈਂਟ ਟੈਕਸ ਰੇਜ਼ੀਮ ਬਣ ਗਈ ਹੈ ਜਿੱਥੇ ਇਨਕਮ ਟੈਕਸ ਐਕਟ ਦੀ ਧਾਰਾ 115BAC ਦੇ ਉਪਬੰਧ ਦੇ ਅਨੁਸਾਰ ਧਾਰਾ 80CCD (2) ਨੂੰ ਛੱਡ ਕੇ ਅਧਿਆਇ VIA ਕਟੌਤੀਆਂ ਦਾ ਦਾਅਵਾ ਕਰਨ ਦੀ ਇਜਾਜ਼ਤ ਨਹੀਂ ਹੈ। ਜੇਕਰ ਕਰਦਾਤਾ ਕਿਸੇ ਹੋਰ VIA ਕਟੌਤੀਆਂ ਦਾ ਦਾਅਵਾ ਕਰਨਾ ਚਾਹੁੰਦਾ ਹੈ, ਤਾਂ ਕਰਦਾਤਾ ਨੂੰ ITR 1 / ITR 2 ਵਿੱਚ "ਹਾਂ" ਜਾਂ ITR 3 / ITR 4 ਵਿੱਚ "ਹਾਂ, ਨਿਯਤ ਮਿਤੀ ਦੇ ਅੰਦਰ" ਵਿਕਲਪ ਚੁਣ ਕੇ ITR ਫਾਰਮ ਵਿੱਚ "ਐਪਟ ਆਊਟ ਵਿਕਲਪ" ਲਈ ਪ੍ਰਦਾਨ ਕੀਤੇ ਗਏ ਫੀਲਡ ਵਿੱਚ "ਪੁਰਾਣੀ ਟੈਕਸ ਰੇਜ਼ੀਮ" ਦੀ ਚੋਣ ਕਰਨੀ ਚਾਹੀਦੀ ਹੈ।

ਪ੍ਰਸ਼ਨ.9: ਕਰਦਾਤਾ ਨੂੰ ਇਹ ਤਰੁੱਟੀ ਮਿਲ ਰਹੀ ਹੈ ਕਿ "ITR ਵਿੱਚ ਕਰਦਾਤਾ ਦਾ ਨਾਮ ਪੈਨ ਡੇਟਾਬੇਸ ਦੇ ਅਨੁਸਾਰ ਨਾਮ ਨਾਲ ਮੇਲ ਨਹੀਂ ਖਾਂਦਾ?"

ਉੱਤਰ: ITR ਵਿੱਚ ਪਹਿਲਾ ਨਾਮ, ਵਿਚਕਾਰਲਾ ਨਾਮ ਅਤੇ ਉਪਨਾਮ ਪੋਰਟਲ 'ਤੇ ਲੌਗਇਨ ਕਰਨ ਤੋਂ ਬਾਅਦ ਮੇਰਾ ਪ੍ਰੋਫਾਈਲ ਸੈਕਸ਼ਨ ਦੇ ਤਹਿਤ ਰਜਿਸਟਰ ਕੀਤੇ ਨਾਮ ਦੇ ਅਨੁਸਾਰ ਹੀ ਹੋਣਾ ਚਾਹੀਦਾ ਹੈ। ਕਰਦਾਤਾ ਨੂੰ ਪ੍ਰੋਫਾਈਲ ਨੂੰ ਅਪਡੇਟ ਕਰਨਾ ਚਾਹੀਦਾ ਹੈ ਅਤੇ ਫਿਰ ਐਫਲਾਈਨ ਮੋਡ ਵਿੱਚ ਰਿਟਰਨ ਫਾਈਲ ਕਰਨ ਲਈ ਨਵੀਨਤਮ ਪ੍ਰੀਫਿਲ ਜੇਸ਼ਨ ਨੂੰ ਡਾਊਨਲੋਡ ਕਰਨਾ ਚਾਹੀਦਾ ਹੈ ਜਾਂ ਇਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਆਨਲਾਈਨ ਮੋਡ ਵਿੱਚ ਨਵੀਂ ਫਾਈਲਿੰਗ ਸ਼ੁਰੂ ਕਰਨੀ ਚਾਹੀਦੀ ਹੈ।

ਪ੍ਰਸ਼ਨ.10: ਮੁਲਾਂਕਣ ਸਾਲ 24-25 ਲਈ, ਕਰਦਾਤਾ ਨੇ ਗਲਤੀ ਨਾਲ ਫਾਰਮ 101EA ਫਾਈਲ ਕਰ ਦਿੱਤਾ ਹੈ ਅਤੇ ਹੁਣ ਇਸਨੂੰ ਰੱਦ ਕਰਨਾ / ਵਾਪਿਸ ਲੈਣਾ ਚਾਹੁੰਦਾ ਹੈ। ਕੀ ਕਰਦਾਤਾ ਇਸ ਨੂੰ ਵਾਪਿਸ ਲੈ ਸਕਦਾ ਹੈ ਜਾਂ ਰੱਦ ਕਰ ਸਕਦਾ ਹੈ?

ਉੱਤਰ: ਇੱਕ ਵਾਰ ਜਦੋਂ ਮੁਲਾਂਕਣ ਸਾਲ 2024-25 ਲਈ ਫਾਰਮ 101EA ਫਾਈਲ ਕੀਤਾ ਗਿਆ ਹੈ, ਫਿਰ ਇਸਨੂੰ ਉਸੇ ਮੁਲਾਂਕਣ ਸਾਲ ਵਿੱਚ ਰੱਦ/ਵਾਪਿਸ ਨਹੀਂ ਲਿਆ ਜਾ ਸਕਦਾ, ਕਰਦਾਤਾ ਨੂੰ ਲਾਜ਼ਮੀ ਤੌਰ 'ਤੇ ਮੁਲਾਂਕਣ ਸਾਲ 2024-25 ਲਈ ਪੁਰਾਣੀ ਟੈਕਸ ਰੇਜ਼ੀਮ ਦੀ ਚੋਣ ਕਰਨੀ ਚਾਹੀਦੀ ਹੈ। ਪਰ 'ਵਾਪਿਸ ਲੈਣ' ਦਾ ਵਿਕਲਪ ਅਗਲੇ ਸਾਲ ਵਿੱਚ ਉਪਲਬਧ ਹੋਵੇਗਾ ਅਤੇ ਇਸਨੂੰ ਕਾਰੋਬਾਰ ਅਤੇ ਪੇਸ਼ੇ ਦੇ ਮਾਮਲੇ ਲਈ ਜੀਵਨ ਭਰ ਵਿੱਚ ਸਿਰਫ਼ ਇੱਕ ਵਾਰ ਬਦਲਿਆ ਜਾ ਸਕਦਾ ਹੈ, ਭਾਵ (ITR-3 ਜਾਂ ITR-4 ਦੇ ਮਾਮਲੇ ਵਿੱਚ)।

ਪ੍ਰਸ਼ਨ.11: ਕੀ ਕਰਦਾਤਾ ਮੁਲਾਂਕਣ ਸਾਲ 2024-25 ਲਈ ਰਿਟਰਨ ਫਾਈਲ ਕਰਦੇ ਸਮੇਂ 10(13A) ਮਕਾਨ ਕਿਰਾਇਆ ਭੱਤੇ ਦਾ ਦਾਅਵਾ ਕਰਨ ਵਿੱਚ ਅਸਮਰੱਥ ਹੈ?

ਉੱਤਰ: ਮੁਲਾਂਕਣ ਸਾਲ 2024-25 ਤੋਂ, ਨਵੀਂ ਟੈਕਸ ਰੇਜ਼ੀਮ ਡਿਫ਼ਰੈਂਟ ਟੈਕਸ ਰੇਜ਼ੀਮ ਬਣ ਗਈ ਹੈ ਜਿੱਥੇ ਇਨਕਮ ਟੈਕਸ ਐਕਟ ਦੀ ਧਾਰਾ 115BAC ਦੇ ਉਪਬੰਧ ਦੇ ਅਨੁਸਾਰ ਧਾਰਾ 10(13A) ਦੇ ਤਹਿਤ HRA ਦਾ ਦਾਅਵਾ ਕਰਨ ਦੀ ਇਜਾਜ਼ਤ ਨਹੀਂ ਹੈ। ਜੇਕਰ ਕਰਦਾਤਾ HRA ਦਾ ਦਾਅਵਾ ਕਰਨਾ ਚਾਹੁੰਦਾ ਹੈ, ਤਾਂ ਕਰਦਾਤਾ ਨੂੰ ITR 1 / ITR 2 ਵਿੱਚ "ਹਾਂ" ਜਾਂ ITR ਫਾਰਮ ਵਿੱਚ ITR 3 / ITR 4 ਵਿੱਚ "ਐਪਟ ਆਊਟ ਵਿਕਲਪ" ਲਈ ਦਿੱਤੇ ਗਏ ਫੀਲਡ ਵਿੱਚ "ਹਾਂ, ਨਿਯਤ ਮਿਤੀ ਦੇ ਅੰਦਰ" ਵਿਕਲਪ ਚੁਣ ਕੇ 'ਪੁਰਾਣੀ ਟੈਕਸ ਰੇਜ਼ੀਮ' ਦੀ ਚੋਣ ਕਰਨੀ ਚਾਹੀਦੀ ਹੈ।

ਪ੍ਰਸ਼ਨ.12: ਕੀ ਧਾਰਾ 80DD ਅਤੇ 80U ਦੇ ਤਹਿਤ ਕਟੌਤੀ ਦਾ ਦਾਅਵਾ ਕਰਨ ਲਈ ਕੋਈ ਫਾਰਮ ਫਾਈਲ ਕਰਨ ਦੀ ਲੋੜ ਹੈ?

ਉੱਤਰ: ਜੇਕਰ ਕਰਦਾਤਾ ਆਮਦਨ ਦੀ ਰਿਟਰਨ ਵਿੱਚ ਧਾਰਾ 80DD ਅਤੇ 80U ਦੇ ਤਹਿਤ ਕਿਸੇ ਵੀ ਕਟੌਤੀ ਦਾ ਦਾਅਵਾ ਕਰ ਰਿਹਾ ਹੈ, ਤਾਂ ਕਰਦਾਤਾ ਨੂੰ ਧਾਰਾ 80DD/80U ਦੇ ਤਹਿਤ ਦਾਅਵਾ ਕੀਤੀ ਗਈ ਕਟੌਤੀ ਦੇ ਸਮਰਥਨ ਵਿੱਚ ਅਜਿਹੀ ਵਿਕਲਾਂਗਤਾ ਲਈ ਸੰਬੰਧਿਤ ਮੈਡੀਕਲ ਅਥਾਰਿਟੀ ਤੋਂ ਇੱਕ ਸਰਟੀਫਿਕੇਟ ਪ੍ਰਾਪਤ ਕਰਨ ਅਤੇ ਨਿਯਮ 11A ਦੇ ਅਨੁਸਾਰ ਲਾਗੂ ਫਾਰਮ 101A ਫਾਈਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਫਾਰਮ 10-1A (ਰਸੀਦ ਨੰਬਰ ਅਤੇ ਮਿਤੀ) ਦੇ ਵੇਰਵੇ ਰਿਟਰਨ ਦੀ ਅਨੁਸੂਚੀ 80DD/80U ਵਿੱਚ ਪੇਸ਼ ਕੀਤੇ ਜਾ ਸਕਦੇ ਹਨ।

ਪ੍ਰਸ਼ਨ.13: ਕੀ ਕਰਦਾਤਾ ਨੂੰ ਲਾਜ਼ਮੀ ਤੌਰ 'ਤੇ ਰਿਟਰਨ ਦੀ ਤਸਦੀਕ ਕਰਨ ਦੀ ਲੋੜ ਹੈ?

ਉੱਤਰ: ਹਾਂ, ITR ਜਮ੍ਹਾਂ ਕਰਨ ਤੋਂ ਬਾਅਦ ITR ਦੀ ਤਸਦੀਕ ਕਰਨੀ ਲਾਜ਼ਮੀ ਹੈ। ਕਰਦਾਤਾ ਨੂੰ ਇਹ ਯਕੀਨੀ ਬਣਾਉਣਾ ਪਏਗਾ ਕਿ ਕਰਦਾਤਾ ਨੂੰ EVC ਮੋਡ ਜਾਂ DSC ਰਾਹੀਂ ਰਿਟਰਨ ਨੂੰ ਸਫਲਤਾਪੂਰਵਕ ਜਮ੍ਹਾਂ ਕਰਵਾਉਣ ਤੋਂ ਬਾਅਦ 30 ਦਿਨਾਂ ਦੇ ਲਾਗੂ ਨਿਯਤ ਸਮੇਂ ਦੇ ਅੰਦਰ ਰਿਟਰਨ ਦੀ ਤਸਦੀਕ ਕੀਤੀ ਜਾਣੀ ਚਾਹੀਦੀ ਹੈ। ਕਰਦਾਤਾ ਪੋਰਟਲ 'ਤੇ ਲੌਗਇਨ ਕਰਨ ਤੋਂ ਬਾਅਦ ਫਾਈਲ ਕੀਤੀ ਗਈ ਰਿਟਰਨ ਦੇਖੇ ਦੇ ਹੇਠਾਂ ਉਪਲਬਧ ITR-V ਰਸੀਦ ਦੀ ਕਾਪੀ ਨੂੰ ਵੀ ਡਾਊਨਲੋਡ ਕਰ ਸਕਦਾ ਹੈ ਅਤੇ ਕਿਸੇ ਵੀ ਹੋਰ ਸਮੱਸਿਆ ਤੋਂ ਬਚਣ ਲਈ ITR ਦੀ ਤਸਦੀਕ ਲਈ ਰਿਟਰਨ ਫਾਈਲ ਕਰਨ ਦੇ 30 ਦਿਨਾਂ ਦੇ ਅੰਦਰ ਸਪੀਡ ਪੋਸਟ ਰਾਹੀਂ CPC ਨੂੰ ਭੇਜ ਸਕਦਾ ਹੈ। ਕਿਰਪਾ ਕਰਕੇ ਨੋਟ ਕਰੋ ਕਿ ਡਾਕ ਸੰਬੰਧੀ ਕਿਸੇ ਵੀ ਸਮੱਸਿਆ ਤੋਂ ਬਚਣ ਲਈ ਸਿਰਫ਼ ਆਨਲਾਈਨ ਮੋਡ ਰਾਹੀਂ ਤਸਦੀਕ ਨੂੰ ਪੂਰਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਪ੍ਰਸ਼ਨ.14: ਕੀ ਕਰਦਾਤਾ ITR 2 / ITR 3 ਵਿੱਚ ਰਿਟਰਨ ਫਾਈਲ ਕਰਦੇ ਸਮੇਂ "ਕੀ ਤੁਸੀਂ ਪਿਛਲੇ ਸਾਲ ਦੌਰਾਨ ਕਿਸੇ ਕੰਪਨੀ ਵਿੱਚ ਡਾਇਰੈਕਟਰ ਸੀ" ਲਈ ਹਾਂ/ਨਹੀਂ ਚੁਣਨ ਦੇ ਯੋਗ ਨਹੀਂ ਹੈ?

ਉੱਤਰ: ਇਹ ਸਵਾਲ ਸਿਰਫ਼ "ਵਿਅਕਤੀ" ਲਈ ਲਾਗੂ ਹੁੰਦਾ ਹੈ। ਕਿਰਪਾ ਕਰਕੇ ਅਸੈਸੀ ਦਾ ਸਟੇਟਸ ਚੈਕ ਕਰੋ। ਜੇਕਰ ਸਟੇਟਸ ਨੂੰ 'ਵਿਅਕਤੀਗਤ' ਵਜੋਂ ਚੁਣਿਆ ਜਾਂਦਾ ਹੈ, ਤਾਂ ਵਿਕਲਪ "ਕੀ ਤੁਸੀਂ ਪਿਛਲੇ ਸਾਲ ਦੇ ਦੌਰਾਨ ਕਿਸੇ ਵੀ ਸਮੇਂ ਕਿਸੇ ਕੰਪਨੀ ਦੇ 'ਡਾਇਰੈਕਟਰ' ਹੋ" ਕਾਰਜਸ਼ੀਲ ਹੋ ਜਾਵੇਗਾ ਅਤੇ ਫਿਰ ਵੇਰਵੇ ਦਰਜ ਕਰੋ ਅਤੇ ਰਿਟਰਨ ਫਾਈਲ ਕਰਨ ਲਈ ਅੱਗੇ ਵਧੋ।

ਪ੍ਰਸ਼ਨ.15: ਕਰਦਾਤਾ ਨੂੰ ਤਰੁੱਟੀ ਮਿਲ ਰਹੀ ਹੈ ਕਿ ITR 4 ਵਿੱਚ "ਕੁੱਲ ਪ੍ਰਾਪਤੀਆਂ/ਟਰਨਓਵਰ ਅਨੁਸੂਚੀ BP ਵਿੱਚ ਪ੍ਰਦਾਨ ਕੀਤਾ ਗਿਆ ਹੈ ਪਰ ਵਿੱਤੀ ਵੇਰਵੇ ਜਿਵੇਂ ਕਿ ਵੱਖ-ਵੱਖ ਲੈਣਦਾਰ/ਇਨਵੈਂਟਰੀ, ਵੱਖ-ਵੱਖ ਕਰਜ਼ਦਾਰ, ਕੋਲ ਉਪਲਬਧ ਨਕਦ ਰਕਮ ਨਹੀਂ ਭਰੇ ਗਏ ਹਨ?

ਉੱਤਰ: ITR 4 ਵਿੱਚ ਅਨੁਸੂਚੀ BP ਵਿੱਚ "ਵਿੱਤੀ ਵੇਰਵੇ" ਦੇ ਤਹਿਤ 'ਵੱਖ-ਵੱਖ ਲੈਣਦਾਰ, ਇਨਵੈਂਟਰੀ, ਵੱਖ-ਵੱਖ ਕਰਜ਼ਦਾਰ, ਕੋਲ ਉਪਲਬਧ ਨਕਦ ਰਕਮ' ਵਰਗੇ ਫੀਲਡ ਨੂੰ ਭਰਨਾ ਲਾਜ਼ਮੀ ਹੈ। ਜੇਕਰ ਨਹੀਂ ਭਰਿਆ ਗਿਆ, ਤਾਂ ਇਹ ਤਰੁੱਟੀ ਦਿਖਾਏਗਾ।

ਪ੍ਰਸ਼ਨ.16: ਕਰਦਾਤਾ ਨੇ ਫਾਰਮ 10-IEA ਫਾਈਲ ਕੀਤਾ ਹੈ ਅਤੇ ਸਹੀ ਫਾਰਮ 10-IEA ਵੇਰਵਿਆਂ ਦੇ ਨਾਲ ITR ਜਮ੍ਹਾਂ ਕੀਤਾ ਹੈ, ਪਰ ਫਿਰ ਵੀ ਕਿਰਪਾ ਕਰਕੇ ਵੇਖ ਫਾਰਮ 10IEA ਵੇਰਵੇ ਦਰਜ ਕਰੋ, ਤਰੁੱਟੀ ਦਿਖਾਈ ਦੇ ਰਹੀ ਹੈ?

ਉੱਤਰ: ਕਰਦਾਤਾ ਨੂੰ ਫਾਰਮ 10IEA ਨੂੰ ਜਮ੍ਹਾਂ ਕਰਨ ਤੋਂ ਬਾਅਦ "ਫਾਈਲ ਕੀਤੇ ਫਾਰਮ ਦੇਖੋ" ਦੇ ਤਹਿਤ ਫਾਰਮ 10IEA ਦੇ ਵੇਰਵੇ ਚੈਕ ਕਰਨ ਅਤੇ ਪ੍ਰਮਾਣਿਤ ਕਰਨ ਦੀ ਲੋੜ ਹੋਵੇਗੀ ਅਤੇ ਫਿਰ ਸਹੀ ਫਾਈਲ ਕੀਤੇ ਫਾਰਮ ਵੇਰਵੇ ਦਰਜ ਕਰਨ ਤੋਂ ਬਾਅਦ ITR ਫਾਈਲ ਕਰਨ ਦੀ ਦੁਬਾਰਾ ਕੋਸ਼ਿਸ਼ ਕਰਨੀ ਹੋਵੇਗੀ। ਇਸਤੋਂ ਇਲਾਵਾ, ਕਰਦਾਤਾ ਨੂੰ ਇਹ ਵੀ ਸੁਨਿਸ਼ਚਿਤ ਕਰਨਾ ਪਏਗਾ ਕਿ ਪੋਰਟਲ 'ਤੇ ਫਾਰਮ 10-IEA ਨੂੰ ਇੱਕ ਤੋਂ ਵੱਧ ਵਾਰ ਜਮ੍ਹਾਂ ਨਾ ਕੀਤਾ ਜਾਵੇ।

Q.17: ਕਰਦਾਤਾ ਨੇ ਪ੍ਰਮਾਣੀਕਰਨ ਦੀਆਂ ਤਰੁੱਟੀਆਂ ਨੂੰ ਠੀਕ ਕਰ ਲਿਆ ਹੈ ਜੋ ITR ਸਬਮਿਟ ਕਰਨ ਦੌਰਾਨ ਉਸਦੇ ਸਾਹਮਣੇ ਆਈਆਂ ਸਨ। ਪਰ ਸੋਧ ਕਰਨ ਦੇ ਬਾਅਦ ਵੀ ਜਦੋਂ ਉਹ "ਅੱਗੇ ਵਧੋ" 'ਤੇ ਕਲਿੱਕ ਕਰਦਾ ਹੈ ਤਾਂ ਤਰੁੱਟੀਆਂ ਅਜੇ ਵੀ ਦਿਖਾਈ ਦੇ ਰਹੀਆਂ ਹਨ?

ਉੱਤਰ: ਗਲਤੀਆਂ ਨੂੰ ਠੀਕ ਕਰਨ ਤੋਂ ਬਾਅਦ ਅਜਿਹੀਆਂ ਸਮੱਸਿਆਵਾਂ ਤੋਂ ਬਚਣ ਲਈ ਨਵੇਂ ਸੈਸ਼ਨ ਵਿੱਚ ITR ਨੂੰ ਦੁਬਾਰਾ ਜਮ੍ਹਾਂ ਕਰਨ ਦੀ ਕੋਸ਼ਿਸ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਪ੍ਰਸ਼ਨ.18: ਕਰਦਾਤਾ ਨੇ ਰਿਟਰਨ ਵਿੱਚ ਅਨੁਸੂਚੀ VIA ਦੇ ਤਹਿਤ ਧਾਰਾ 80CCD (2) ਦੇ ਤਹਿਤ ਕਟੌਤੀ ਦੀ ਰਕਮ ਦਰਜ ਕੀਤੀ ਹੈ, ਪਰ ਕਟੌਤੀ ਦੀ ਯੋਗ ਰਕਮ ਦੀ 0 ਦੇ ਰੂਪ ਵਿੱਚ ਗਣਨਾ ਕੀਤੀ ਜਾ ਰਹੀ ਹੈ।

ਉੱਤਰ: ਇਨਕਮ ਟੈਕਸ ਐਕਟ, 1961 ਦੀ ਧਾਰਾ 80CCD (2) ਦੇ ਤਹਿਤ ਦਾਅਵਾ ਕੀਤੀ ਗਈ ਕਟੌਤੀ ਦੀ ਯੋਗ ਰਕਮ ਦੀ ਗਣਨਾ ਕਰਨ ਲਈ ਅਨੁਸੂਚੀ ਤਨਖਾਹ ਦੇ ਤਹਿਤ 'ਬੁਨਿਆਦੀ ਤਨਖਾਹ' ਡ੍ਰੌਪ ਡਾਊਨ ਦੀ ਚੋਣ ਕਰਨ ਤੋਂ ਬਾਅਦ ਕਰਦਾਤਾ ਨੂੰ ਇਹ ਚੈਕ ਕਰਨ ਦੀ ਲੋੜ ਹੋਵੇਗੀ ਕਿ ਤਨਖਾਹ ਦੀ ਆਮਦਨ ਪ੍ਰਦਾਨ ਕੀਤੀ ਗਈ ਹੈ ਜਾਂ ਨਹੀਂ।

ਪ੍ਰਸ਼ਨ.19: ਕੀ ਸਿਰਫ਼ 44AB ਆਡਿਟ ਰਿਟਰਨ ਮਾਮਲਿਆਂ ਲਈ DSC ਵਿਕਲਪ ਰਾਹੀਂ ਰਿਟਰਨ ਦੀ ਤਸਦੀਕ ਕਰਨਾ ਲਾਜ਼ਮੀ ਹੈ?

ਉੱਤਰ: 1 ਅਪ੍ਰੈਲ 2024 ਤੋਂ ਆਮਦਨ ਕਰ ਨਿਯਮਾਂ, 1962 ਦੇ ਨਿਯਮ 12 ਵਿੱਚ ਇੱਕ ਸੋਧ ਹੈ, ਜਿੱਥੇ ਵਿਅਕਤੀ ਜਾਂ HUF ਦੁਆਰਾ ਰਿਟਰਨ ਫਾਈਲ ਕੀਤੀ ਜਾ ਰਹੀ ਹੈ ਤਾਂ ਕਰਦਾਤਾ 44AB ਆਡਿਟ ਲਾਗੂ ਮਾਮਲਿਆਂ ਲਈ ਵੀ EVC ਮੋਡ ਜਾਂ DSC ਮੋਡ ਦੁਆਰਾ ਰਿਟਰਨ ਦੀ ਤਸਦੀਕ ਕਰ ਸਕਦੇ ਹਨ।

ਪ੍ਰਸ਼ਨ.20: ਮੁਲਾਂਕਣ ਸਾਲ 2024-25 ਲਈ ITR-5 ਰਿਟਰਨ ਫਾਈਲ ਕਰਨ ਲਈ ਆਮਦਨ ਟੈਕਸ ਐਕਟ, 1961 ਦੀ ਧਾਰਾ 115BAD, 115BAE ਅਤੇ 115BAC ਦੇ ਅਨੁਸਾਰ ਲਾਗੂ ਨਵੀਂ ਟੈਕਸ ਰੇਜ਼ੀਮ ਦੇ ਪ੍ਰਾਵਧਾਨ ਵਿੱਚ ਕੀ ਅੰਤਰ ਹੈ?

ਉੱਤਰ: ਧਾਰਾ 115BAE ਭਾਰਤ ਵਿੱਚ ਨਿਵਾਸੀ ਨਵੀਂ ਸਹਿਕਾਰੀ ਸੋਸਾਇਟੀ ਲਈ ਮੁਲਾਂਕਣ ਸਾਲ 2024-25 ਤੋਂ ਸ਼ੁਰੂ ਕੀਤੀ ਗਈ ਨਵੀਂ ਧਾਰਾ ਹੈ, ਜਿਸ ਨੂੰ 1 ਅਪ੍ਰੈਲ 2023 ਨੂੰ ਜਾਂ ਇਸ ਤੋਂ ਬਾਅਦ ਸ਼ਾਮਲ ਕੀਤਾ ਗਿਆ ਹੈ, ਜੋ ਕਿ ਨਿਰਮਾਣ ਦੇ ਕਾਰੋਬਾਰ ਵਿੱਚ ਲੱਗੀ ਹੋਈ ਹੈ। ਅਜਿਹੇ ਕਰਦਾਤਾਵਾਂ ਨੂੰ ਨਿਰਮਾਣ ਕਾਰੋਬਾਰ ਦੀ ਆਮਦਨ 'ਤੇ @15% ਅਤੇ ਬਾਕੀ ਆਮਦਨ 'ਤੇ @22% ਕਰ ਦਾ ਭੁਗਤਾਨ ਕਰਨ ਦੀ ਲੋੜ ਹੁੰਦੀ ਹੈ। ਇਸ ਵਿਕਲਪ ਦਾ ਲਾਭ ਲੈਣ ਲਈ ਫਾਰਮ 10IFA ਨੂੰ ਜਮ੍ਹਾਂ ਕਰਾਉਣ ਦੀ ਲੋੜ ਹੈ। ਧਾਰਾ 115BAD 1 ਅਪ੍ਰੈਲ 2021 ਨੂੰ ਜਾਂ ਇਸ ਤੋਂ ਬਾਅਦ ਰਜਿਸਟਰਡ ਹੋਰ ਸਾਰੀਆਂ ਨਿਵਾਸੀ ਸਹਿਕਾਰੀ ਸੋਸਾਇਟੀਆਂ ਲਈ ਲਾਗੂ ਹੈ, ਅਤੇ ਆਪਣੀ ਕੁੱਲ ਆਮਦਨ 'ਤੇ ਲਾਗੂ ਕਰ ਦਰ @22% ਦੀ ਚੋਣ ਕਰਨ ਅਤੇ ਭੁਗਤਾਨ ਕਰਨ ਦੇ ਯੋਗ ਹੈ। ਇਸ ਵਿਕਲਪ ਦਾ ਲਾਭ ਲੈਣ ਲਈ ਫਾਰਮ 10IF ਜਮ੍ਹਾਂ ਕਰਾਉਣ ਦੀ ਲੋੜ ਹੈ।

ਕਿਰਪਾ ਕਰਕੇ ਨੋਟ ਕਰੋ ਕਿ ਇੱਕ ਵਾਰ ਜਦੋਂ ਇਸ ਨਵੀਂ ਟੈਕਸ ਰੇਜ਼ੀਮ ਦੇ ਪ੍ਰਾਵਧਾਨ ਨੂੰ ਧਾਰਾ 115BAD ਜਾਂ 115BAE ਦੇ ਤਹਿਤ ਲਾਗੂ ਕੀਤਾ ਜਾਂਦਾ ਹੈ, ਤਾਂ ਇਹੀ ਪ੍ਰਾਵਧਾਨ ਸਾਰੇ ਅਗਲੇ ਮੁਲਾਂਕਣ ਸਾਲਾਂ ਲਈ ਲਾਗੂ ਹੋਵੇਗਾ, ਅਤੇ ਇਸਨੂੰ ਬਾਅਦ ਵਿੱਚ ਕਿਸੇ ਵੀ ਮੁਲਾਂਕਣ ਸਾਲ ਲਈ ਵਾਪਸ ਨਹੀਂ ਲਿਆ ਜਾ ਸਕਦਾ।

ਧਾਰਾ 115BAC ਸਾਰੇ AOP (ਕੋ-ਆਪਰੇਟਿਵ ਸੋਸਾਇਟੀ ਤੋਂ ਇਲਾਵਾ) ਜਾਂ BOI ਜਾਂ AJP 'ਤੇ ਲਾਗੂ ਹੁੰਦੀ ਹੈ, ਜੋ ਮੁਲਾਂਕਣ ਸਾਲ 2024-25 ਤੋਂ ITR-5 ਵਿੱਚ ਆਮਦਨ ਦੀ ਰਿਟਰਨ ਫਾਈਲ ਕਰ ਰਹੇ ਹਨ, ਜਿੱਥੇ ਕਰਦਾਤਾ ਨਵੀਂ ਟੈਕਸ ਰੇਜ਼ੀਮ ਲਈ ਲਾਗੂ ਸੰਸ਼ੋਧਿਤ ਟੈਕਸ ਸਲੈਬ ਦੇ ਅਨੁਸਾਰ ਟੈਕਸ ਦੀ ਗਣਨਾ ਕਰ ਸਕਦਾ ਹੈ ਅਤੇ ਉਸ ਅਨੁਸਾਰ ਟੈਕਸ ਦਾ ਭੁਗਤਾਨ ਕਰ ਸਕਦਾ ਹੈ। ਕਾਰੋਬਾਰੀ ਆਮਦਨ ਦੇ ਮਾਮਲੇ ਵਿੱਚ ਇਸਦਾ ਲਾਭ ਲੈਣ ਲਈ ਫਾਰਮ 10IEA ਨੂੰ ਨਿਯਤ ਮਿਤੀ ਦੇ ਅੰਦਰ ਜਮ੍ਹਾਂ ਕਰਨ ਦੀ ਲੋੜ ਹੁੰਦੀ ਹੈ।

ਪ੍ਰਸ਼ਨ.21: ਕੀ ਧਾਰਾ 115BAD ਜਾਂ 115BAE ਦੇ ਪ੍ਰਾਵਧਾਨ ਦੇ ਅਨੁਸਾਰ ਨਵੀਂ ਟੈਕਸ ਰੇਜ਼ੀਮ ਦਾ ਦਾਅਵਾ ਕਰਨ ਲਈ ਕੋਈ ਫਾਰਮ ਫਾਈਲ ਕਰਨ ਦੀ ਕੋਈ ਲੋੜ ਹੈ?

ਉੱਤਰ: ਕਰਦਾਤਾਵਾਂ ਨੂੰ ਧਾਰਾ 115BAD ਦੇ ਅਨੁਸਾਰ ਨਵੀਂ ਟੈਕਸ ਰੇਜ਼ੀਮ ਦਾ ਦਾਅਵਾ ਕਰਨ ਲਈ ਫਾਰਮ 10IF ਅਤੇ ਧਾਰਾ 115BAE ਦੇ ਅਨੁਸਾਰ ਨਵੀਂ ਟੈਕਸ ਰੇਜ਼ੀਮ ਦਾ ਦਾਅਵਾ ਕਰਨ ਲਈ ਫਾਰਮ 10IFA ਫਾਈਲ ਕਰਨ ਦੀ ਲੋੜ ਹੁੰਦੀ ਹੈ।

ਪ੍ਰਸ਼ਨ.22: ਕੀ ਕਰਦਾਤਾ ਨੂੰ ਧਾਰਾ 115BAD ਜਾਂ ਧਾਰਾ 115BAE ਲਈ ITR-5 ਰਿਟਰਨ ਵਿੱਚ ਨਵੀਂ ਟੈਕਸ ਰੇਜ਼ੀਮ ਦਾ ਦਾਅਵਾ ਕਰਨ ਲਈ ਹਰ ਸਾਲ ਫਾਰਮ 10IF ਜਾਂ 10IFA ਫਾਈਲ ਕਰਨ ਦੀ ਲੋੜ ਹੈ?

ਉੱਤਰ: ਨਹੀਂ। ਕਰਦਾਤਾ ਤੋਂ ਹਰ ਸਾਲ ਫਾਰਮ 10IF ਜਾਂ 10IFA ਫਾਈਲ ਕਰਨ ਦੀ ਉਮੀਦ ਨਹੀਂ ਕੀਤੀ ਜਾਂਦੀ। ਕਰਦਾਤਾ ਨੂੰ ਉਸ ਸਾਲ ਵਿੱਚ ਧਾਰਾ 139(1) ਦੇ ਅਨੁਸਾਰ ਨਿਯਤ ਮਿਤੀ ਦੇ ਅੰਦਰ ਸਿਰਫ਼ ਇੱਕ ਵਾਰ ਫਾਰਮ 10IF ਜਾਂ 10IFA ਫਾਈਲ ਕਰਨ ਦੀ ਲੋੜ ਹੁੰਦੀ ਹੈ ਜਿਸ ਵਿੱਚ ਕਰਦਾਤਾ ਪਹਿਲੀ ਵਾਰ ਨਵੀਂ ਟੈਕਸ ਰੇਜ਼ੀਮ ਦੀ ਚੋਣ ਕਰਨਾ ਚਾਹੁੰਦਾ ਹੈ।

